

 Print Page

Sri Guru Granth Sahib

Displaying 1110 of

ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥

Naanak Ahinis Raavai Preetham Har Var Thhir Sohaago ||17||1||

O Nanak, day and night, my Beloved enjoys me; with the Lord as my Husband, my Marriage is Eternal.
||17||1||

ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੭):੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧
Raag Tukhaari Guru Nanak Dev

ਤੁਖਾਰੀ ਮਹਲਾ ੧ ॥

Thukhaaree Mehalaa 1 ||

Tukhaari, First Mehl:

ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੦

ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥

Pehilai Peharai Nain Salonarreeeae Rain Andhhiaaree Raam ||

In the first watch of the dark night, O bride of splendored eyes,

ਤੁਖਾਰੀ (ਮਃ ੧) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੨
Raag Tukhaari Guru Nanak Dev

ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥

Vakhar Raakh Mueeeae Aavai Vaaree Raam ||

Protect your riches; your turn is coming soon.

ਤੁਖਾਰੀ (ਮਃ ੧) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੨
Raag Tukhaari Guru Nanak Dev

ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥

Vaaree Aavai Kavan Jagaavai Soothee Jam Ras Chooseae ||

When your turn comes, who will wake you? While you sleep, your juice shall be sucked out by the Messenger of Death.

ਤੁਖਾਰੀ (ਮਃ ੧) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੩
Raag Tukhaari Guru Nanak Dev

ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥

Rain Andhhaaree Kiaa Path Thaeree Chor Parrai Ghar Mooseae ||

The night is so dark; what will become of your honor? The thieves will break into your home and rob you.

ਤੁਖਾਰੀ (ਮਃ ੧) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੩

Raag Tukhaari Guru Nanak Dev

ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ ॥

Raakhanehaaraa Agam Apaaraa Sun Baenanthee Maereeeaa ||

O Saviour Lord, Inaccessible and Infinite, please hear my prayer.

ਤੁਖਾਰੀ (ਮਃ ੧) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੪

Raag Tukhaari Guru Nanak Dev

ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥

Naanak Moorakh Kabehi N Chaethai Kiaa Soojhai Rain Andhhaereeeaa ||1||

O Nanak, the fool never remembers Him; what can he see in the dark of night? ||1||

ਤੁਖਾਰੀ (ਮਃ ੧) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੪

Raag Tukhaari Guru Nanak Dev

ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥

Dhoojaa Pehar Bhaeiaa Jaag Achaethee Raam ||

The second watch has begun; wake up, you unconscious being!

ਤੁਖਾਰੀ (ਮਃ ੧) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੫

Raag Tukhaari Guru Nanak Dev

ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥

Vakhar Raakh Mueeeae Khaajai Khaethee Raam ||

Protect your riches, O mortal; your farm is being eaten.

ਤੁਖਾਰੀ (ਮਃ ੧) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੫

Raag Tukhaari Guru Nanak Dev

ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥

Raakhahu Khaethee Har Gur Haethee Jaagath Chor N Laagai ||

Protect your crops, and love the Lord, the Guru. Stay awake and aware, and the thieves shall not rob you.

ਤੁਖਾਰੀ (ਮਃ ੧) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੫

Raag Tukhaari Guru Nanak Dev

ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥

Jam Mag N Jaavahu Naa Dhukh Paavahu Jam Kaa Ddar Bho Bhaagai ||

You shall not have to go on the path of Death, and you shall not suffer in pain; your fear and terror of death shall run away.

ਤੁਖਾਰੀ (ਮਃ ੧) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੬

Raag Tukhaari Guru Nanak Dev

ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥

Rav Sas Dheepak Guramath Dhuaarai Man Saachaa Mukh Dhhiaaveae ||

The lamps of the sun and the moon are lit by the Guru's Teachings, through His Door, meditating on the True Lord, in the mind and with the mouth.

ਤੁਖਾਰੀ (ਮਃ ੧) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੬

Raag Tukhaari Guru Nanak Dev

ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥

Naanak Moorakh Ajahu N Chaethai Kiv Dhoojai Sukh Paaveae ||2||

O Nanak, the fool still does not remember the Lord. How can he find peace in duality? ||2||

ਤੁਖਾਰੀ (ਮਃ ੧) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੭

Raag Tukhaari Guru Nanak Dev

ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥

Theejaa Pehar Bhaeiaa Needh Viaapee Raam ||

The third watch has begun, and sleep has set in.

ਤੁਖਾਰੀ (ਮਃ ੧) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੮

Raag Tukhaari Guru Nanak Dev

ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥

Maaeiaa Suth Dhaaraa Dhookh Santhaapee Raam ||

The mortal suffers in pain, from attachment to Maya, children and spouse.

ਤੁਖਾਰੀ (ਮਃ ੧) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੮

Raag Tukhaari Guru Nanak Dev

ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥

Maaeiaa Suth Dhaaraa Jagath Piaaraa Chog Chugai Nith Faasai ||

Maya, his children, his wife and the world are so dear to him; he bites the bait, and is caught.

ਤੁਖਾਰੀ (ਮਃ ੧) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੮

Raag Tukhaari Guru Nanak Dev

ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥

Naam Dhhiaavai Thaa Sukh Paavai Guramath Kaal N Graasai ||

Meditating on the Naam, the Name of the Lord, he shall find peace; following the Guru's Teachings, he shall not be seized by death.

ਤੁਖਾਰੀ (ਮਃ ੧) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੯

Raag Tukhaari Guru Nanak Dev

ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥

Janman Maran Kaal Nehee Shhoddai Vin Naavai Santhaapee ||

He cannot escape from birth, dying and death; without the Name, he suffers.

ਤੁਖਾਰੀ (ਮਃ ੧) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੯

Raag Tukhaari Guru Nanak Dev

ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥

Naanak Theejai Thribidhh Lokaa Maaeiaa Mohi Viaapee ||3||

O Nanak, in the third watch of the three-phased Maya, the world is engrossed in attachment to Maya.

||3||

ਤੁਖਾਰੀ (ਮਃ ੧) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੦

Raag Tukhaari Guru Nanak Dev

ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥

Chouthhaa Pehar Bhaeiaa Dhouth Bihaagai Raam ||

The fourth watch has begun, and the day is about to dawn.

ਤੁਖਾਰੀ (ਮਃ ੧) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੦

Raag Tukhaari Guru Nanak Dev

ਤਿਨ ਘਰੁ ਰਾਖਿਅੜਾ ਜਦ ਅਨਦਿਨੁ ਜਾਗੈ ਰਾਮ ॥

Thin Ghar Raakhiarraa Joo Anadhin Jaagai Raam ||

Those who remain awake and aware, night and day, preserve and protect their homes.

ਤੁਖਾਰੀ (ਮਃ ੧) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੧

Raag Tukhaari Guru Nanak Dev

ਗੁਰ ਪ੍ਰਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥

Gur Pooshh Jaagae Naam Laagae Thinaa Rain Suhaleeaa ||

The night is pleasant and peaceful, for those who remain awake; following the Guru's advice, they focus on the Naam.

ਤੁਖਾਰੀ (ਮਃ ੧) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੧

Raag Tukhaari Guru Nanak Dev

ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥

Gur Sabadh Kamaavehi Janam N Aavehi Thinaa Har Prabh Baeleeaa ||

Those who practice the Word of the Guru's Shabad are not reincarnated again; the Lord God is their Best Friend.

ਤੁਖਾਰੀ (ਮਃ ੧) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੨

Raag Tukhaari Guru Nanak Dev

ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥

Kar Kanp Charan Sareer Kanpai Nain Andhhulae Than Bhasam Sae ||

The hands shake, the feet and body totter, the vision goes dark, and the body turns to dust.

ਤੁਖਾਰੀ (ਮਃ ੧) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੨

Raag Tukhaari Guru Nanak Dev

ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥

Naanak Dhukheaaa Jug Chaarae Bin Naam Har Kae Man Vasae ||4||

O Nanak, people are miserable throughout the four ages, if the Name of the Lord does not abide in the mind. ||4||

ਤੁਖਾਰੀ (ਮਃ ੧) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੩

Raag Tukhaari Guru Nanak Dev

ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥

Khoolee Ganth Outho Likhiaa Aaeiaa Raam ||

The knot has been untied; rise up - the order has come!

ਤੁਖਾਰੀ (ਮਃ ੧) ਛੰਤ (੨) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੪

Raag Tukhaari Guru Nanak Dev

ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥

Ras Kas Sukh Thaakae Bandhh Chalaaeiaa Raam ||

Pleasures and comforts are gone; like a prisoner, you are driven on.

ਤੁਖਾਰੀ (ਮਃ ੧) ਛੰਤ (੨) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੪

Raag Tukhaari Guru Nanak Dev

ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥

Bandhh Chalaaeiaa Jaa Prabh Bhaaeiaa Naa Dheesai Naa Suneeai ||

You shall be bound and gagged, when it pleases God; you will not see or hear it coming.

ਤੁਖਾਰੀ (ਮਃ ੧) ਛੰਤ (੨) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੪

Raag Tukhaari Guru Nanak Dev

ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥

Aapan Vaaree Sabhasai Aavai Pakee Khaethee Luneeai ||

Everyone will have their turn; the crop ripens, and then it is cut down.

ਤੁਖਾਰੀ (ਮਃ ੧) ਛੰਤ (੨) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੫

Raag Tukhaari Guru Nanak Dev

ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥

Gharree Chasae Kaa Laekhaa Leejai Buraa Bhalaa Sahu Jeeaa ||

The account is kept for every second, every instant; the soul suffers for the bad and the good.

ਤੁਖਾਰੀ (ਮਃ ੧) ਛੰਤ (੨) ੫:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੦ ਪੰ. ੧੫

Raag Tukhaari Guru Nanak Dev

ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥

Naanak Sur Nar Sabadh Milaaeae Thin Prabh Kaaran Keeaa ||5||2||

O Nanak, the angelic beings are united with the Word of the Shabad; this is the way God made it. ||5||2||

ਤੁਖਾਰੀ (ਮਃ ੧) ਛੰਤ (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੬

Raag Tukhaari Guru Nanak Dev

ਤੁਖਾਰੀ ਮਹਲਾ ੧ ॥

Thukhaaree Mehalaa 1 ||

Tukhaari, First Mehl:

ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੦

ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥

Thaaraa Charriaa Lanmaa Kio Nadhar Nihaaliaa Raam ||

The meteor shoots across the sky. How can it be seen with the eyes?

ਤੁਖਾਰੀ (ਮਃ ੧) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੭

Raag Tukhaari Guru Nanak Dev

ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥

Saevak Poor Karanmaa Sathigur Sabadh Dhikhaaliaa Raam ||

The True Guru reveals the Word of the Shabad to His servant who has such perfect karma.

ਤੁਖਾਰੀ (ਮਃ ੧) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੭

Raag Tukhaari Guru Nanak Dev

ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥

Gur Sabadh Dhikhaaliaa Sach Samaaliaa Ahinis Dhaekh Beechaariaa ||

The Guru reveals the Shabad; dwelling on the True Lord, day and night, he beholds and reflects on God.

ਤੁਖਾਰੀ (ਮਃ ੧) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੮

Raag Tukhaari Guru Nanak Dev

ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥

Dhhaavath Panch Rehae Ghar Jaaniaa Kaam Krodhh Bikh Maariaa ||

The five restless desires are restrained, and he knows the home of his own heart. He conquers sexual desire, anger and corruption.

ਤੁਖਾਰੀ (ਮਃ ੧) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੯

Raag Tukhaari Guru Nanak Dev

ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥

Anthar Joth Bhee Gur Saakhee Cheenae Raam Karanmaa ||

His inner being is illuminated, by the Guru's Teachings; He beholds the Lord's play of karma.

ਤੁਖਾਰੀ (ਮਃ ੧) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੯

Raag Tukhaari Guru Nanak Dev

